

ਅਨੁਰਾਗ ਦੀ ਦੇ ਨਾਮ ਪੱਤਰ (ਕਿਸਤ 15)

ਸ. ਅਨੁਰਾਗ ਸਿੰਘ ਜੀ,

ਤੁਹਾਨੂੰ ਯਾਦ ਹੋਵੇਗਾ, 7 ਅਗਸਤ 2017 ਈ: ਨੂੰ ਹੇਠ ਲਿਖਿਆ ਇਕ ਪੱਤਰ ਲਿਖਿਆ ਸੀ। ਇਸ ਪੱਤਰ ਵਿੱਚ ਤੁਸੀਂ ਅਕਾਲ ਤਖਤ ਦੇ ਜਥੇਦਾਰ ਨੂੰ ਭੇਜੇ ਪੱਤਰ (12 ਅਗਸਤ 2009) ਅਤੇ ਨਵੰਬਰ 2009 ਈ: ਵਿੱਚ ਸ. ਪਰਮਜੀਤ ਸਿੰਘ ਸਰਨਾ ਨੂੰ ਭੇਜੇ ਪੱਤਰ ਦੀਆਂ ਫੋਟੋ ਵੀ ਨੱਥੀ ਕੀਤੀਆਂ ਸਨ। ਪੜ੍ਹੇ ਆਪਣਾ ਪੱਤਰ;

PAL SINGH PUREWAL'S FAKE NANAKSHAHI CALENDAR with
FAKE HISTORICAL DATES already REJECTED by THE
ECCLESIASTICAL COURT of SRI AKAL TAKHAT SAHIB

POST-8 for **Sarabjit Singh Sacramento**, Satpal Singh Purewal, Sukhpreet
Singh Udoke to respond

Friends,

We are noticing that Comrade Purewal and his Salvation Army of Writers are conspicuously silent on all the objections raised by different writers, scholars, historians since 2003. In this list I include Surjeet Singh Nishan, Dr Amarjeet Kaur of Belgium, Baba Baljinder Singh Rara Sahib, Principal Santokh Singh on behalf of Singh Sabha Amritsar and many more.

....Consequently SGPC on the recommendation of the Ecclesiastical Court of Sri Akal Takhat Sahib decided to discard this so-called Nanakshahi Calendar, which sowed the seeds of discord and confusion among the Sikhs. I was asked by Jathedar Sri Akal Takhat Sahib telephonically to send the correct dates for amendment, which I submitted vide my letter dated August 12,2009 to send the actual historical dates for amending the Sikh Calendar of 2010-11. Copy of my letter is enclosed as evidence.

...Read this post carefully to post your comments.

Gur-Fateh,
7.8.2017.

ਸਿੰਘ ਸਾਹਿਬ (ਗਿਆਰੀ) ਕਾਰਕਰਮ/ਸਿੰਘ ਸੀ,
 ਜਥੇਦਾਰ,
 ਸ੍ਰੀ ਅਕਾਲ ਤਖਤ ਸਾਹਿਬ
 ਦਰਬਾਰ ਸਾਹਿਬ, ਸ੍ਰੀ ਮਾਠਿਯੁਗਲ

ਯਕਮ ਸਤਿਕਾਰਯੋਗ, ਜਥੇਦਾਰ ਸਾਹਿਬ,
 ਬਠਿੰਡਾ ਜੀ ਕਾ ਖਾਕਸਾ ।
 ਬਠਿੰਡਾ ਜੀ ਦੀ ਫ਼ਤਹਿ ॥

ਸਾਧੂ ਜੀ ਦੇ ਟੋਪੀਓਟੇ ਤੇ ਉਹੇ ਮਾਰੇਨ ਸੁਭਾਕਰ ਸਾਧੂ
 ਜੀ ਤੇ ਸਾਕਰਸਾਹੀ ਕੋਰਕੋਰ ਦੀਸੀ ਸੁਧ ਤੇ
 ਸਾਧੂ ਯਾਕੀਆਂ ਦੀ 7 ਸਕਿਲੀ ਦੀ ਸਿਨਟ ਤੇਜ
 ਠਿਕਾ ਤਾਂ । ਇਹੀ ਤਾਕੀਆ ਸੇਰੇ 40 ਕੋਰ ਕੇ
 ਕਤ ਸਾਕਰ ਕਰਕੇ ਤੇ ਸਿਨਟਿਤ ਕੀਤੀਆ ਹਾਕੀਆ
 ਸਨ ।

ਸਾਧੂ ਜੀ ਦੇ ਉਤੇ
 ਜਥੇਦਾਰ (ਸਿੰਘ)
 12/8/17

*Telephone of Singh Sahib received
 on 9.8.09. at 3.07 pm from
 Cell Phone No 98146-79291*

LUDHIANA R.O. (141001)
 SP.EP.7261064741N
 Counter No:1, Of-Code:WRI
 To: SINGHWHIB GIANI, GURSHYAM SINGH
 Aritsar, PIN:141
 From: AMRAG SINGH, CRI
 Mts@gram,
 Net:29.00, 12/08/2009, 13:55

ਤੁਹਾਡੇ ਇਸ ਪੱਤਰ ਦੇ ਜਵਾਬ ਵਿੱਚ 9 ਅਗਸਤ 2017 ਈ: ਨੂੰ, ਮੈਂ ਆਪਣੇ ਪੱਤਰ (ਕਿਸਤ 4) ਰਾਹੀਂ ਤੁਹਾਨੂੰ ਬੇਨਤੀ ਕੀਤੀ ਸੀ, “ਤੁਸੀਂ ਉਹ ਤਾਰੀਖਾਂ ਜਿਹੜੀਆਂ 2003 ਈ: ਵਿੱਚ ਤੁਹਾਡੇ ਘਰ ਬੈਠ ਕੇ ਪ੍ਰਵਾਨ ਕੀਤੀਆਂ ਗਈਆਂ ਸਨ ਅਤੇ ਤੁਸੀਂ 2009 ਈ: ਵਿੱਚ ਅਕਾਲ ਤਖਤ ਸਾਹਿਬ ਨੂੰ ਵੀ ਭੇਜੀਆਂ ਸਨ, ਉਨ੍ਹਾਂ ਨੂੰ ਸੰਗਤਾਂ ਦੀ ਕਚਿਹਰੀ ਵਿੱਚ ਰੱਖੇ ਤਾਂ ਜੋ ਉਨ੍ਹਾਂ ਤੇ ਵਿਚਾਰ ਕਰਕੇ ਕਿਸੇ ਨਤੀਜੇ ਤੇ ਪੁੱਜਿਆ ਜਾਂ ਸਕੇ”।

ਇਸ ਤੋਂ ਪਿਛੋਂ ਮੈਂ ਆਪਣੇ ਹਰ ਪੱਤਰ ਵਿੱਚ (14 ਅਗਸਤ, 17 ਅਗਸਤ, 31 ਅਗਸਤ, 15 ਅਕਤੂਬਰ, 24 ਅਕਤੂਬਰ, 25 ਨਵੰਬਰ, 10 ਦਸੰਬਰ 2017 ਈ., 22 ਮਾਰਚ, 23 ਮਾਰਚ ਅਤੇ 20 ਅਪ੍ਰੈਲ 2018) ਬੇਨਤੀ ਕਰਦਾ ਰਿਹਾ ਹਾਂ ਕਿ ਸਿੱਖ ਇਤਿਹਾਸ ਦੀਆਂ “ਸ਼ੁੱਧ ਤਾਰੀਖਾਂ” ਜਿਹੜੀਆਂ ਤੁਹਾਡੇ ਘਰ ਬੈਠ ਕੇ 23 ਮਾਰਚ 2003 ਨੂੰ ਨਿਰਧਾਰਿਤ ਕੀਤੀਆਂ ਗਈਆਂ ਸਨ ਅਤੇ ਤੁਸੀਂ 12 ਅਗਸਤ 2009 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਭੇਜੀਆਂ ਸਨ, ਉਹ ਸੂਚੀ ਪਾਠਕਾਂ ਦੀ ਕਚਿਹਰੀ ਵਿੱਚ ਪੇਸ਼ ਕਰੇ, ਤਾਂ ਜੋ ਉਨ੍ਹਾਂ ਤੇ ਵਿਚਾਰ ਕੀਤੀ ਜਾ ਸਕੇ। ਪਰ ਤੁਸੀਂ ਮੇਰੇ ਵਾਰ-ਵਾਰ ਲਿਖਤੀ ਬੇਨਤੀਆਂ ਕਰਨ ਤੇ ਵੀ ਉਹ ਤਾਰੀਖਾਂ ਸੰਗਤ ਦੀ ਕਚਿਹਰੀ ਵਿੱਚ ਪੇਸ਼ ਨਹੀਂ ਸਨ ਕੀਤੀਆਂ।

ਪਿਛਲੇ ਦਿਨੀਂ ਤੁਹਾਡੇ ਵੱਲੋਂ ਭੇਜੀਆਂ ਗਈਆਂ, ਗੁਰੂ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀਆਂ ਸ਼ੁਧ ਤਾਰੀਖਾਂ, ਆਪਣੇ ਸਾਂਝੇ ਸੱਜਣਾਂ ਰਾਹੀਂ ਪ੍ਰਾਪਤ ਹੋਈਆਂ ਹਨ। ਜਿਸ ਵਿੱਚ ਤੁਸੀਂ ਵਦੀ-ਸੁਦੀ ਨੂੰ ਸ਼ੁਧ ਅਤੇ ਨਾਨਕਸ਼ਾਹੀ ਤਾਰੀਖਾਂ ਨੂੰ ਅਸ਼ੁੱਧ ਦੱਸਿਆ ਹੈ। ਪਰ ਤੁਸੀਂ ਇਹ ਨਹੀਂ ਦੱਸਿਆ ਕਿ ਅੱਜ ਗੁਰੂ ਨਾਨਕ ਜੀ ਦਾ ਜੋਤੀ-ਜੋਤ ਦਿਹਾੜਾ, ਅੱਸੂ ਵਦੀ 10 ਨੂੰ ਮਨਾਉਣਾ ਚਾਹੀਦਾ ਹੈ ਜਾਂ 7 ਸਤੰਬਰ ਨੂੰ? ਇਹ ਦੋਵੇਂ ਤਾਰੀਖਾਂ (ਅੱਸੂ ਵਦੀ 10 ਅਤੇ 7 ਸਤੰਬਰ) ਇਕੱਠੀਆਂ ਭਾਵ ਇਕੋ ਦਿਨ ਨਹੀਂ ਆਉਂਦੀਆਂ। 21ਵੀਂ ਸਦੀ ਵਿੱਚ ਅੱਜ ਤਾਈਂ ਇਹ ਦੋਵੇਂ ਤਾਰੀਖਾਂ ਇਕੱਠੀਆਂ ਨਹੀਂ ਆਈਆਂ ਅਤੇ ਨਾ ਹੀ ਆਉਣ ਵਾਲੇ 20 ਸਾਲ ਵਿੱਚ ਇਕੱਠੀਆਂ ਆਉਣਗੀਆਂ। ਇਸ ਲਈ ਇਕ ਤਾਰੀਖ ਦੀ ਚੋਣ ਕਰਨੀ ਹੀ ਪਵੇਗੀ। ਦੱਸੋ ਕਿਹੜੀ ਤਾਰੀਖ ਸ਼ੁਧ ਹੈ? ਬਾਕੀ ਤਾਰੀਖਾਂ ਤੇ ਵੀ ਇਹ ਨਿਯਮ ਲਾਗੂ ਹੋਵੇਗਾ। ਅਗਲੀ ਵਿਚਾਰ ਤੁਹਾਡਾ ਜਵਾਬ ਆਉਣ ਤੇ ਕੀਤੀ ਜਾਵੇਗੀ।

ਮੈਂ ਆਪਣਾ ਸਵਾਲ ਫੇਰ ਸਪੱਸ਼ਟ ਕਰ ਦੇਵਾਂ; **ਅਨੁਰਾਗ ਸਿੰਘ ਜੀ, ਗੁਰੂ ਨਾਨਕ ਜੀ ਦਾ ਜੋਤੀ-ਜੋਤ ਦਿਹਾੜਾ ਅੱਸੂ ਵਦੀ 10 ਨੂੰ ਮਨਾਉਣਾ ਚਾਹੀਦਾ ਹੈ ਜਾਂ 7 ਸਤੰਬਰ ਨੂੰ?**

ਧੰਨਵਾਦ

ਸਰਵਜੀਤ ਸਿੰਘ ਸੈਕਰਾਮੈਂਟੇ

2/5/2019